



Prakash Pipes Limited

Srivan, Bijwasan, New Delhi – 110061

CIN: L25209PB2017PLC046660

Tel.: +91-11-41155348 / 41155349

E-mail: pplho@prakash.com, Website: www.prakashplastics.in

PPL/SE/UFR/Q2/2025-26

15th November, 2025

Listing Department
BSE Ltd.
Phiroze Jeejeebhoy Towers
Dalal Street
Mumbai – 400001

Listing Department
National Stock Exchange of India Ltd
Exchange Plaza, 5th Floor, Plot No. C/1
G Block, Bandra-Kurla Complex,
Bandra (E), Mumbai - 400051

Company Code : 542684

Company Symbol : PPL

Sub : ***Newspaper clippings of published financial results for the
Quarter and half year ended 30th September, 2025***

Dear Sir / Madam,

In terms of Regulation 30, 33 and 47 of SEBI (Listing Obligations and Disclosure Requirements) Regulations, 2015, Company has published the extract of unaudited financial results for the quarter and half year ended 30th September, 2025 approved by the Board of Directors in its meeting held on 14th November, 2025 in the Newspapers viz. Business Standard (English) and Deshsewak (Punjabi) editions on 15th November, 2025, copies of the same are attached herewith. The same are also available on the website of the Company i.e. www.prakashplastics.in.

This is for your kind information and record please.

Thanking you,



Yours faithfully,
for **Prakash Pipes Limited**

(Jagdish Chandra)
Company Secretary

Encls : as above

Regd. Office : Darjiyan Wali Gali, Rayya Teh-Baba Bakala, Amritsar-143112 (Pb.)

A BRCGS, ISO and Sedex Smeta 4 Pillar Certified Company

<div><div>EMMSONS INTERNATIONAL LIMITED CIN: L74899DL1993PLC053060 Regd Office: Flat No. 301, Plot No. 12, Zamrudpur, Community Centre, Kailash Colony, New Delhi-110048, Tel: 91-11-29247721-25, Fax: 91-11-29247730 Website: www.emmsons.com, E-mail: corporate@emmsons.com</div></div>						
EXTRACT OF THE STATEMENT OF STANDALONE UNAUDITED FINANCIAL RESULTS FOR THE QUARTER AND HALF YEAR ENDED SEPTEMBER 30, 2025 (Amount in Rs. Lacs except EPS)						
S. No.	PARTICULARS	Quarter Ended			Six Months Ended	Year Ended
		30.09.2025	30.06.2025	30.09.2024	30.09.2025	30.09.2024
		(Unaudited)	(Unaudited)	(Unaudited)	(Unaudited)	(Audited)
1	Total Income from operations	-	-	53.22	-	54.49
2	Profit/(Loss) for the period (before exceptional items and tax)	(14.50)	(17.37)	26.54	(31.87)	8.88
3	Profit/(Loss) for the period before tax (after exceptional items)	(14.50)	(17.37)	26.54	(31.87)	8.88
4	Net Profit/ Loss for the period after tax (after exceptional items)	(14.50)	(17.37)	26.54	(31.87)	8.88
5	Total comprehensive income	(13.60)	(16.46)	27.26	(30.06)	10.31
6	Equity Share Capital (Face value of Rs.10/- each)	1,199.60	1,199.60	1,199.60	1,199.60	1,199.60
	Reserve excluding revaluation reserves	-	-	-	-	(235,263.59)
7	Earning per share of Rs. 10/- each	(0.12)	(0.14)	0.22	(0.27)	0.07
	(1) Basic (Rs.)	(0.12)	(0.14)	0.22	(0.27)	0.07
	(2) Diluted (Rs.)	(0.12)	(0.14)	0.22	(0.27)	0.07
EXTRACT OF THE STATEMENT OF CONSOLIDATED UNAUDITED FINANCIAL RESULTS FOR THE QUARTER AND HALF YEAR ENDED SEPTEMBER 30, 2025 (Amount in Rs. Lacs except EPS)						
S. No.	PARTICULARS	Quarter Ended			Six Months Ended	Year Ended
		30.09.2025	30.06.2025	30.09.2024	30.09.2025	30.09.2024
		(Unaudited)	(Unaudited)	(Unaudited)	(Unaudited)	(Audited)
1	Total Income from operations	-	-	53.22	-	54.49
2	Profit/(Loss) for the period (before exceptional items and tax)	(14.50)	(17.37)	26.54	(31.87)	8.88
3	Profit/(Loss) for the period before tax (after exceptional items)	(14.50)	(17.37)	26.54	(31.87)	8.88
4	Net Profit/ Loss for the period after tax (after exceptional items)	(14.50)	(17.37)	26.54	(31.87)	8.88
5	Total comprehensive income	(13.60)	(16.46)	27.26	(30.06)	10.31
6	Equity Share Capital (Face value of Rs.10/- each)	1,199.60	1,199.60	1,199.60	1,199.60	1,199.60
	Reserve excluding revaluation reserves	-	-	-	-	(261,544.82)
7	Earning per share of Rs. 10/- each	(0.12)	(0.14)	0.22	(0.27)	0.07
	(1) Basic (Rs.)	(0.12)	(0.14)	0.22	(0.27)	0.07
	(2) Diluted (Rs.)	(0.12)	(0.14)	0.22	(0.27)	0.07
NOTES 1. The above unaudited financial results were subjected to limited review by the Statutory Auditor of the Company, reviewed by the Audit Committee and approved by the Board of Directors at its meeting held on 14 th November, 2025. The review report of the Statutory Auditor is being filed with the Bombay Stock Exchange. 2. The above is an extract of the detailed format of Standalone Financial Results for the quarter and half year ended 30 th September, 2025 filed with the Stock Exchange under Regulation 33 of the SEBI (Listing and Other Disclosure Requirements) Regulation, 2015. The full format of these Financial Results are available on the Stock Exchange website (www.bseindia.com). 						
By the order of the Board for Emmsons International Limited Sd/- Rajesh Monga Whole-time Director						
Place : New Delhi Date : 14 th November, 2025						

SIEMENS

Unaudited Standalone and Consolidated Financial Results for the Fourth quarter / Twelve months ended 30 September 2025

The Board of Directors of Siemens Limited (“the Company”), based on the recommendations of the Audit Committee, at its meeting held on 14 November 2025, has approved the unaudited standalone and consolidated financial results for the fourth quarter / twelve months ended 30 September 2025, which have been subject to limited review by Price Waterhouse Chartered Accountants LLP, Statutory Auditors of the Company, in terms of Regulation 33 of SEBI (Listing Obligations and Disclosure Requirements) Regulations, 2015.

The aforementioned financial results along with the limited review reports of the Statutory Auditors thereon are available on the website of the Company <https://www.siemens.com/in/en/company/investor-relations/financial-results.html> and can also be accessed by scanning the Quick Response (QR) Code given below:






Place: Mumbai
Date: 14 November 2025

Siemens Limited
Registered Office: Birla Aurora, Level 21, Plot No. 1080, Dr. Annie Besant Road, Worli, Mumbai - 400030
Corporate Identity Number: L28920MH1957PLC010839
Tel: +91 22 6251 7000; **Fax:** +91 22 2436 2403
E-mail / Contact: Corporate-Secretariat.in@siemens.com / www.siemens.co.in/contact
Website: www.siemens.co.in

For Siemens Limited

Sunil Mathur
Managing Director and
Chief Executive Officer

<div><div>DHANLAXMI COTEX LIMITED CIN: L51100MH1987PLC042280 Regd. Off: 285, 2nd Floor, Jhawar House, Princess Street, Mumbai - 400002 PHONE : 022-4976 4268 Website : www.dcl.net.in E-mail : dcotex1987@gmail.com / accounts@dcl.net.in Extract of Standalone Un-Audited Financial Results for the quarter and half year ended September 30, 2025</div></div>						
BSE Code: 512485	Particulars	Quarter ended 30th Sept 2025	Quarter ended 30th June 2025	Half year ended 30th Sept 2025	Corresponding Quarter ended 30th Sept 2024	Year ended on 31st March 2025
		(Unaudited)	(Unaudited)	(Unaudited)	(Unaudited)	(Audited)
	Total income from operations & other revenue	475.31	135.28	610.59	921.26	2,066.09
	Net Profit / (Loss)					
	(before tax and/or extraordinary items)	27.50	-74.54	-47.03	361.33	706.35
	Net Profit / (Loss) for the period before tax (after Extraordinary items)	27.50	-74.54	-47.03	361.33	706.35
	Net Profit/ (Loss) after tax (after extraordinary items)	27.49	-74.59	-47.08	332.15	579.47
	Total Comprehensive income for the period [comprising profit/(loss) for the period (after tax) and other comprehensive income (after tax)]	-154.43	425.54	271.14	314.18	174.71
	Equity Share Capital	487.14	487.14	487.14	487.14	487.14
	Reserves (excluding Revaluation Reserve as shown in the Balance Sheet of previous year)	-	-	-	-	6805.34
	Earnings Per Share (of 10/- each) (for continuing and discontinued operations)					
	Basic :	0.56	-1.53	-0.97	6.82	11.90
	Diluted:	0.56	-1.53	-0.97	6.82	11.90
Notes: 1. The Un-Audited Financial results for the quarter and half year ended 30 th September, 2025 were reviewed by the Audit committee and approved by the Board of Directors in their respective meetings held on 14 th November, 2025. The company has adopted Indian Accounting Standards (IND-AS) from 1st April, 2017. The above financial results have been prepared following the IND-AS recognition and measurement principals. 2. This statement has been prepared in accordance with the Companies (Indian Accounting Standards) Rules, 2015 (IND-AS) prescribed under section 133 of the Companies Act, 2013 and other recognised accounting practices and policies to the extent applicable beginning from April, 2017. 3. The figures for the previous periods have been restated and reclassified, wherever necessary, to ensure comparability and consistency with the current period's presentation. 4. To have better control and evaluation of cost efficiency, the Board of Directors of Company has decided to report the results as Fabrics, Share Trading, Stell Trading & Other Income Separately. 5. The above is an extract of the detailed format of quarterly ended Financial Results filed with the Stock Exchanges under Regulation 33 of the SEBI (Listing and Other Disclosure Requirements) Regulations, 2015. The full format of the quarter and half year ended 30.09.2025 Financial Results are available on the Stock Exchange websites (www.bseindia.com) and on the Company's website (www.dcl.net.in). 6. Investor Complaint for the Quarter and Half year Ended 30.09.2025 - Opening - 0, Received - 0, Resolved - 0, Closing - 0. 						
For Dhanlaxmi Cotex Limited Sd/- Mahesh S. Jhawar Managing Director (DIN: 00002908)						
Place : Mumbai. Date: 14.11.2025						



Prakash Pipes Limited
CIN: L25209PB2017PLC046660
Registered Office: D. W. Gali, Rayya, Amritsar - 143112
Corporate Office: SRIVAN, Bijwasan, New Delhi - 110061
E-mail: ppho@prakash.com | Website: www.prakashplastics.in

UNAUDITED FINANCIAL RESULTS FOR THE QUARTER AND HALF YEAR ENDED 30th SEPTEMBER, 2025

(₹ in lakhs)


S. No.	Particulars	Quarter Ended	Half Year Ended	Quarter Ended	Year Ended
		30.09.2025	30.09.2025	30.09.2024	31.03.2025
		Unaudited	Unaudited	Unaudited	Audited
1	Income from operations	18,099	38,441	20,021	78,048
2	Net Profit for the period (before Tax and Exceptional items)	1,245	2,631	3,219	11,217
3	Net Profit for the period (after Tax and Exceptional items)	936	1,967	2,430	8,310
4	Total Comprehensive Income for the period (after Tax)	929	1,953	2,424	8,284
5	Paid up Equity Share Capital (Face Value ₹10 per Share)	2,392	2,392	2,392	2,392
6	Other Equity (as shown in the Audited Balance Sheet of the previous year)	-	-	-	41,979
7	Earning Per Share Basic (₹)	3.91	8.22	10.16	34.74
	(Face Value ₹10 per Share) Diluted (₹)	3.91	8.22	10.16	34.74

Notes:

1. The above results for the quarter and half year ended 30th September, 2025 have been reviewed by the Audit Committee and approved by the Board of Directors in their respective meetings held on 14th November, 2025 and Statutory Auditors of the Company have carried out a Limited Review.

2. The above is an extract of the detailed format of quarterly and half yearly financial results filed with the Stock Exchanges under Regulation 33 of the SEBI (LODR) Regulations, 2015. The full format of the financial results for the quarter and half year ended is available on Stock Exchanges websites namely www.bseindia.com (BSE), www.nseindia.com (NSE) and Company's website www.prakashplastics.in.

3. Previous periods figures have been regrouped / reclassified, wherever necessary.



By order of the Board

Kanha Agarwal

Managing Director

Place: New Delhi

Date: 14th November, 2025



Prakash Industries Limited
CIN: L27109HR1980PLC010724
Regd. Office: 15 Km. Stone, Delhi Road, Hissar - 125044 (Haryana)
Corp. Office: SRIVAN, Bijwasan, New Delhi - 110061
E-mail: investorshelpline@prakash.com | Website: www.prakash.com

UNAUDITED FINANCIAL RESULTS FOR THE QUARTER AND HALF YEAR ENDED 30th SEPTEMBER, 2025
(₹ in lakhs)


S. No.	Particulars	Quarter Ended (Unaudited) 30.09.2025	Half Year Ended (Unaudited) 30.09.2025	Quarter Ended (Unaudited) 30.09.2024	Year Ended (Audited) 31.03.2025
1	Income from operations	72,316	176,024	107,690	401,435
2	Profit for the period (before Tax and Exceptional items)	6,157	15,297	9,039	35,595
3	Profit for the period before Tax (after Exceptional items)	6,157	15,297	9,039	35,595
4	Profit for the period after Tax (after Exceptional items)	6,157	15,297	9,039	35,545
5	Profit - Total Comprehensive Income for the period (after Tax)	5,948	14,879	8,904	34,785
6	Paid up Equity Share Capital (Face Value ₹10 per Share)	17,908	17,908	17,908	17,908
7	Other Equity (as shown in the Audited Balance Sheet of the previous year)	-	-	-	313,957
8	Earning Per Share Basic (₹)	3.44	8.54	5.05	19.85
	(Face Value ₹10 per Share) Diluted (₹)	3.44	8.54	5.05	19.85

Notes:
1. The above results for the quarter and half year ended 30th September, 2025 have been reviewed by the Audit Committee and approved by the Board of Directors in their respective meetings held on 14th November, 2025 and Statutory Auditors of the Company have carried out a Limited Review.
2. The above is an extract of the detailed format of quarterly and half yearly financial results filed with the Stock Exchanges under Regulation 33 of the SEBI (LODR) Regulations, 2015. The full format of the financial results for the quarter and half year ended is available on Stock Exchanges websites namely www.bseindia.com (BSE), www.nseindia.com (NSE) and Company's website www.prakash.com.
4. Previous periods figures have been regrouped / reclassified, wherever necessary.



By order of the Board
Vikram Agarwal
Managing Director

Place: New Delhi
Date: 14th November, 2025




ASIAN HOTELS (NORTH) LIMITED
(Owners of Hotel Hyatt Regency Delhi)
CIN : L55101DL1980PLC011037
Registered Office: Bhikaji Cama Place, M.G. Marg, New Delhi-110 066 Tel: 011 66771225/1226, Fax: 011 26791033
Email: investorrelations@ahlnorth.com; **Website:** www.asianhotelsnorth.com

EXTRACTS OF STANDALONE FINANCIAL RESULTS FOR THE QUARTER AND HALF YEAR ENDED SEPTEMBER 30, 2025
(Rs. in lakhs except EPS)

S. No.	Particulars	STANDALONE					
		(Unaudited)	(Unaudited)	(Unaudited)	(Unaudited)	(Unaudited)	(Audited)
		Three months ended 30/09/2025	Three months ended 30/06/2025	Corresponding three months ended 30/09/2024	Half Year Ended 30/09/2025	Half Year Ended 30/09/2024	Year ended 31/03/2025
1	Total Revenue	8,423.74	7,057.21	7,813.24	15,480.95	14,071.12	32,068.21
2	Net Profit / (Loss) for the period (before tax, exceptional items)	(1,831.70)	(819.82)	(2,339.53)	(2,651.52)	(4,865.78)	(6,917.22)
3	Net Profit / (Loss) for the period before tax (after exceptional items)	(7,505.72)	(819.82)	(2,339.53)	(8,325.54)	(4,865.78)	23,203.34
4	Net Profit / (Loss) for the period after tax (after exceptional items)	(6,352.71)	(1,355.47)	(5,196.28)	(7,708.18)	(7,722.53)	18,725.96
5	Total Comprehensive Income for the period (Comprising Profit / (Loss) for the period (after tax) and Other Comprehensive Income (after tax)	(6,352.71)	(1,355.47)	(5,196.28)	(7,708.18)	(7,722.53)	18,743.55
6	Paid-up equity share capital (Face Value – Rs.10/- each)	1,945.33	1,945.33	1,945.33	1,945.33	1,945.33	1,945.33
7	Reserves (excluding Revaluation Reserve)						(14,236.07)
8	Earnings Per Share (of Rs. 10/- each) (not annualized):						
	Basic (in Rs.)	(32.66)	(6.97)	(26.71)	(39.62)	(39.70)	96.26
	Diluted (in Rs.)	(32.66)	(6.97)	(26.71)	(39.62)	(39.70)	96.26

Note:
1. The above is an extract of the detailed format of quarter and half year ended September 30, 2025 financial results filed with the Stock Exchanges under Regulation 33 of SEBI (Listing Obligations and Disclosure Requirements) Regulations, 2015. These financial results were reviewed by the Audit Committee, and were approved by the Board of Directors, in their respective meetings held on November 14, 2025. The full text of the aforesaid results is available on the Company's website: <http://asianhotelsnorth.com> and on the Stock Exchange websites: www.bseindia.com and www.nseindia.com.



By order of the Board of Directors
Asian Hotels (North) Limited
Sd/-
Arjun Raghavendra Murlidharan
Chairman, Independent, Non-Executive Director
DIN: 09801149

Place: New Delhi
Date : 14th November, 2025

<div><div>LIC HOUSING FINANCE LTD. BACK OFFICE: LAXMI INSURANCE BUILDING, ASAF ALI ROAD, NEW DELHI - 110002 Appendix IV [Rule 8(1)] POSSESSION NOTICE (for Immovable Property)</div></div>						
Whereas, the undersigned being the Authorized Officer of the LIC HOUSING FINANCE LTD. under the Securitization and Reconstruction of Financial Assets and Enforcement of Security Interest Act 2002 ('Act') and in exercise of power conferred under section 13(12) read with Rule 9 of the Security Interest (Enforcement) Rules, 2002 ('Rules'), issued a Demand Notice as briefed under calling upon the Loanee, as briefed under to repay the amount mentioned in the notice being as briefed under + interest and other charges accrued thereupon within 60 days from the date of receipt of the said notice. The Loanee having failed to repay the amount, notice is hereby given to the Loanee and the public in general that the undersigned has taken SYMBOLIC POSSESSION of the property described herein below, in exercise of power conferred on him/her under section 13(4) of the said Act read with Rule 9 of the said Rules, on the dates mentioned against each account. The Loanee in particular and the public in general is hereby cautioned not to deal with the property and any dealing with the property will be subject to the charge of LIC HOUSING FINANCE LTD. of an amount as briefed under + interest & other charges accrued thereupon within 60 days from the date of receipt of the said notice.						
Sr. No.	Name of the Applicant(s) & Co-Applcant(s)	Description of the Immovable Property	Date of Demand Notice	Date of Possession Notice	Amount as per Demand Notice	Type of Possession
1.	Applicant(s):- Mr. Ankur Shyoran Loan A/c: 3109000006766	All that part and parcel of the property Builtup Upper Ground Floor, charges thereon.	02.08.2025	13.11.2025	Rs. 27,88,359.56 plus interest and other charges thereon.	Symbolic Possession
Without Roof Rights, bearing Property No. 1/3477, area measuring 170 Sq. Yards i.e. 142.14 Sq. Mtrs., out of Khasra No. 573, situated at Village Sikdarpur, in the abadi of Ashok Marg, Ram Nagar, Illaqua Shahdara, Delhi - 110032. Bounded as under:- North: Road (20 ft. wide); South: Property of others; East: Property of others; West: Property of others.						
2.	Applicant(s):- Mr. Arun Kumar Loan A/c: 311000003931	All that part and parcel comprising the Entire First Floor, without roof rights, portion of property bearing No.12 area measuring 60 sq.meters in Block G, Pocket-16, Sector-15 in Rohini Residential Scheme, Rohini, Delhi	30.08.2025	13.11.2025	Rs. 77,12,521.20 plus interest and other charges thereon.	Symbolic Possession
3.	Applicant(s):- Ms. Manju Devi Co-Applcant(s):- Mr. Mohan Lal Loan A/c: 312300003852	All that part and parcel comprising the Freehold Residential D.D.A. built-up L.I. category flat bearing No. 317, situated on the Fourth Floor, in Pocket GH-3, presently known as "Sai Nath Apartment", Sector 28, situated in the layout plan of Rohini Residential Scheme, Rohini, Delhi - 110042.	28.08.2025	13.11.2025	Rs. 14,52,917.81 plus interest and other charges thereon.	Symbolic Possession
4.	Applicant(s):- Mr. Mukesh Kumar Co-Applcant(s):- Ms. Pooja Guarantor(s):- Mr. Sanjay Loan A/c: 312300004507	All that part and parcel comprising the Entire Upper Ground Floor (without roof rights) built on land measuring 46.66 sq. yds. (approximately 39.02 sq. mtrs.), having approximate dimensions of 15' x 28', forming part of the northern side built-up freehold property bearing Municipal No. 1495-A, Gali No. 105 (in short 1495-A/105), out of Khasra No. 620/552/243/1/1, situated in the revenue estate of Village Chowkri Mubarakabad, now in the Abadi / Colony known as Ganeshpura, Tri Nagar, Delhi - 110035. Boundaries:- North: Plot/Property No. 1494; East: Gali No. 105; South: Remaining Portion and West: Remaining Portion.	28.08.2025	13.11.2025	Rs. 15,63,378.02 plus interest and other charges thereon.	Symbolic Possession
5.	Applicant(s):- Ms. Ruchika Bansal Loan A/c: 14011099108	All that part and parcel comprising the Entire Second Floor, Without Roof Rights, Of Freehold Plot No. 66, Measuring 60 Sq. Mtrs., Located in Pocket No. 14, Sector 24, Within the Layout Plan of Rohini Residential Scheme, Rohini, Delhi - 110085. Boundaries:- North: Plot No. 65; South: Service Lane (S/Lane); East: Entry and West: Plot No. 45.	28.08.2025	13.11.2025	Rs. 15,16,072.27 plus interest and other charges thereon.	Symbolic Possession
6.	Applicant(s):- Ms. Ruchika Bansal Loan A/c: 312300005358	All that part and parcel comprising the Single Story Built Up freehold property bearing no. 57, Land Area measuring 60.00 Sq. Mtrs., in Pocket 12, Sector 24, situated in the Layout Plan of Rohini Residential Scheme, Rohini, Delhi - 110085. Boundaries:- North: Plot No. 54; South: Entry; East: Plot No. 56 and West: Plot No. 58.	28.08.2025	13.11.2025	Rs. 94,90,388.50 plus interest and other charges thereon.	Symbolic Possession
7.	Applicant(s):- Mr. K.K. Vaid Co-Applcant(s):- Mr. K.K. Vaid Loan A/c: 14011085510	All that part and parcel comprising the Property Bearing No. 53/9 Ashok Nagar, Tehar-II, New Delhi - 110001.	25.08.2025	14.11.2025	Rs. 12,46,032.47 plus interest and other charges thereon.	Symbolic Possession
8.	Applicant(s):- Mr. Prashant Kumar Co-Applcant(s):- Mrs. Shashi Kala Guarantor(s):- Mrs. Mr. Suresh Kumar Loan A/c: 311000011242	All that part and parcel comprising the Built-up First Floor, Left Hand side (LHS), - charges roof or terrace rights, right side, admeasuring 99 square yards, forming part of property bearing Plot No. 5-A, out of Khasra No. 79/15, situated in the revenue estate of Village Hastal, Delhi State, in the colony known as Om Vihar, Phase-III, Uttam Nagar, New Delhi - 110059. Boundaries:- East: Other's Property; West: Other's Property; South: Road 20 Feet Wide and North: Other's Plot	30.08.2025	14.11.2025	Rs. 32,15,263/- plus interest and other charges thereon.	Symbolic Possession
9.	Applicant(s):- Mr. Urvasi Loan A/c: 311000005077	All that part and parcel comprising the Entire Ground Floor, without roof or terrace rights, built on a land area measuring 80 square yards, forming part of built-up property bearing No. WZ-D-8 (Plot No. 8), out of Khasra No. 25, situated in the area of Village Nangli Jaib, Mahavir Nagar (now known as New Mahavir Nagar), Gali No. 4, New Delhi - 110018. Boundaries:- East: Gali 10 Ft.; West: Road 20 Ft.; North: Plot No. WZ-D-7 and South: Remaining Portion	30.08.2025	14.11.2025	Rs. 26,46,694/- plus interest and other charges thereon.	Symbolic Possession
10.	Applicant(s):- Ms. Jyoti Gautam Loan A/c: 312300002951	All that part and parcel comprising the Entire First Floor and Second Floor (without roof rights), Built on Residential Freehold Property Bearing No. RZ-G/66A, Area Measuring 42 Sq. Yds., comprised in Khasra No. 82/21, Situated in the Revenue Estate of Village Palam, Abadi Known as Mahavir Enclave, New Delhi, Delhi - 110045. The property boundaries are:- East: 15 Feet Wide Road; West: Other's Property; North: Other's Property; South: Other's Property.	28.08.2025	14.11.2025	Rs. 21,42,118.24 plus interest and other charges thereon.	Symbolic Possession
Amount outstanding amount as stated above plus further interest accrued and other charges from the date of demand notice.						
Date: 14.11.2025 Place: New Delhi AUTHORISED OFFICER, LIC HOUSING FINANCE LTD.						

